



### ਓਨਟਾਰੀਓ ਸਰਕਾਰ ਨੇ, ਤੀਜੀ ਪ੍ਰੋਵਿੰਸੀਅਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ

#### ਪੂਰੇ ਸੂਬੇ ਵਿੱਚ 8 ਅਪ੍ਰੈਲ ਤੋਂ ਸਟੇ-ਐਟ-ਹੋਮ ਆਰਡਰ

ਬ੍ਰੈਂਪਟਨ, ਓਨਟਾਰੀਓ (7 ਅਪ੍ਰੈਲ, 2021) – ਅੱਜ, ਓਨਟਾਰੀਓ ਸਰਕਾਰ (Government of Ontario) ਨੇ, ਐਮਰਜੈਂਸੀ ਮੈਨੇਜਮੈਂਟ ਐਂਡ ਸਿਵਿਲ ਪ੍ਰੋਟੈਕਸ਼ਨ ਐਕਟ (ਈ.ਐਮ.ਸੀ.ਪੀ.ਏ.) (Emergency Management and Civil Protection Act) (EMCPA) ਹੇਠ, ਤੀਜੀ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨ ਦੇ ਨਾਲ-ਨਾਲ, 8 ਅਪ੍ਰੈਲ, 2021 ਤੋਂ ਪੂਰੇ ਸੂਬੇ ਵਿੱਚ ਸਟੇ-ਐਟ-ਹੋਮ ਆਰਡਰ ਦਾ ਐਲਾਨ ਕੀਤਾ, ਜੋ ਰੀਜਨ ਆਫ ਪੀਲ (Region of Peel) ਸਮੇਤ, ਓਨਟਾਰੀਓ ਲਈ ਘੱਟੋ-ਘੱਟ ਚਾਰ ਹਫ਼ਤਿਆਂ ਤੱਕ ਲਾਗੂ ਰਹੇਗਾ।

ਸਟੇ-ਐਟ-ਹੋਮ ਆਰਡਰ ਦੀ ਸ਼ਰਤ ਹੈ ਕਿ ਹਰ ਕੋਈ, ਗ੍ਰੇਸਰੀ ਸਟੋਰ ਜਾਂ ਫਾਰਮੈਸੀ ਵਿਖੇ ਜਾਣ, ਹੈਲਥ ਕੇਅਰ ਸੇਵਾਵਾਂ ਤੱਕ ਪਹੁੰਚ, ਐਕਸਰਸਾਈਜ਼ ਜਾਂ ਜ਼ਰੂਰੀ ਕੰਮ ਲਈ ਜਾਣ ਵਰਗੇ, ਜ਼ਰੂਰੀ ਕੰਮਾਂ ਲਈ ਬਾਹਰ ਜਾਣ ਨੂੰ ਛੱਡ ਕੇ ਬਾਕੀ ਸਮਾਂ ਘਰ ਵਿੱਚ ਹੀ ਰਹੇ।

ਇਸ ਆਰਡਰ ਅਤੇ ਪਬਲਿਕ ਹੈਲਥ ਦੀਆਂ ਹੋਰ ਪਾਬੰਦੀਆਂ ਦਾ ਉਦੇਸ਼, ਲੋਕਾਂ ਦੇ ਆਉਣ-ਜਾਣ ਨੂੰ ਸੀਮਿਤ ਕਰਨਾ ਅਤੇ ਸਕੇ ਪਰਿਵਾਰਕ ਮੈਂਬਰਾਂ ਦੇ ਇਲਾਵਾ ਹੋਰ ਲੋਕਾਂ ਨਾਲ, ਰੋਜ਼ਾਨਾ ਸੰਪਰਕਾਂ ਦੀ ਸੰਖਿਆ ਘਟਾਉਣਾ ਹੈ। ਜ਼ਰੂਰੀ ਕੰਮਾਂ ਲਈ ਬਾਹਰ ਜਾਣ ਨੂੰ ਸੀਮਿਤ ਕਰਨ ਤੋਂ ਇਲਾਵਾ, ਸਾਰੇ ਕਾਰੋਬਾਰੀਆਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਕੋਈ ਵੀ ਕਰਮਚਾਰੀ, ਜੋ ਘਰ ਰਹਿ ਕੇ ਕੰਮ ਕਰ ਸਕਦਾ ਹੈ, ਉਹ ਘਰ ਰਹਿ ਕੇ ਹੀ ਕੰਮ ਕਰ ਰਿਹਾ ਹੈ।

#### ਰਿਟੇਲ

ਇਸ ਤੋਂ ਇਲਾਵਾ, ਪੂਰੇ ਸੂਬੇ ਵਿੱਚ ਐਮਰਜੈਂਸੀ ਬ੍ਰੇਕ (provincewide emergency brake) ਹੇਠ ਗੈਰ-ਜ਼ਰੂਰੀ ਰਿਟੇਲ ਵਾਸਤੇ, ਪਬਲਿਕ ਹੈਲਥ ਅਤੇ ਕਾਰਜਸਥਾਨ ਸਬੰਧੀ ਸੁਰੱਖਿਆ ਉਪਾਵਾਂ ਨੂੰ ਵੀ ਹੋਰ ਸਖ਼ਤ ਬਣਾਇਆ ਜਾ ਰਿਹਾ ਹੈ। ਉਪਾਵਾਂ ਵਿੱਚ ਸ਼ਾਮਲ ਹਨ, ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ:

- ਜ਼ਿਆਦਾਤਰ ਰਿਟੇਲਰਾਂ ਨੂੰ ਸਿਰਫ਼ ਕਰਬਸਾਈਡ ਪਿਕਅੱਪ (ਪਗਡੰਡੀ ਦੇ ਕਿਨਾਰੇ ਤੋਂ ਵਸਤਾਂ ਲੈਣਾ) ਅਤੇ ਡਿਲੀਵਰੀ ਨੂੰ, ਮੁਲਾਕਾਤ ਬੁੱਕ ਕਰਕੇ ਹੀ ਸਵੇਰੇ 7 ਵਜੇ ਤੋਂ ਰਾਤ 8 ਵਜੇ ਦੇ ਵਿਚਕਾਰ ਹੀ ਚੱਲਣ ਤੱਕ ਸੀਮਿਤ ਕਰਨਾ, ਜਿਸ ਵਿੱਚ ਰੋਜ਼ਾਨਾ ਦੇ ਗਾਹਕਾਂ ਲਈ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਸਮਾਨ ਦੀ ਡਿਲੀਵਰੀ ਦੀ ਇਜਾਜ਼ਤ ਅਤੇ ਹੋਰ ਪਾਬੰਦੀਆਂ;
- ਸ਼ੌਪਿੰਗ ਮਾਲ ਦੇ ਅੰਦਰ ਸਿਰਫ਼ ਇੱਕ ਨਿਯਤ ਥਾਂ ਅਤੇ ਸ਼ੌਪਿੰਗ ਮਾਲ ਦੇ ਬਾਹਰ ਅਸੀਮਿਤ ਸੰਖਿਆ ਵਿੱਚ ਨਿਯਤ ਥਾਵਾਂ ਦੇ ਨਾਲ, ਸ਼ੌਪਿੰਗ ਮਾਲ ਤੱਕ ਪਹੁੰਚ ਨੂੰ ਸੀਮਿਤ ਖਾਸ ਉਦੇਸ਼ਾਂ ਤੱਕ ਸੀਮਿਤ ਕਰਨਾ, ਜਿਹਨਾਂ ਵਿੱਚ ਸ਼ਾਮਲ ਹਨ, ਮੁਲਾਕਾਤ ਬੁੱਕ ਕਰਕੇ ਕਰਬਸਾਈਡ ਪਿਕਅੱਪ ਅਤੇ ਡਿਲੀਵਰੀ ਤੱਕ ਪਹੁੰਚ, ਨਾਲ ਹੀ ਹੋਰ ਪਾਬੰਦੀਆਂ;
- ਡਿਸਕਾਊਂਟ ਵਾਲੇ ਅਤੇ ਬਿਗ ਬੈਕਸ ਸਟੋਰਾਂ (ਬਹੁਤ ਵੱਡੇ ਸਟੋਰ, ਜਿੱਥੇ ਸਾਰੀਆਂ ਵਸਤਾਂ ਇੱਕੋ ਥਾਂ ਤੇ ਮਿਲਦੀਆਂ ਹਨ) ਵਿੱਚ ਵਿਅਕਤੀਗਤ ਰਿਟੇਲ ਵਿਕਰੀ ਨੂੰ, ਸਿਰਫ਼ ਗ੍ਰੇਸਰੀ ਵਸਤਾਂ, ਪਾਲਤੂ ਜਾਨਵਰਾਂ ਦੀ ਦੇਖਭਾਲ ਦੇ ਸਮਾਨ, ਘਰੇਲੂ ਸਫਾਈ ਦੇ ਸਮਾਨ, ਫਾਰਮਾਸਿਊਟੀਕਲ ਵਸਤਾਂ, ਹੈਲਥ ਕੇਅਰ ਦੀਆਂ ਵਸਤਾਂ ਅਤੇ ਨਿੱਜੀ ਦੇਖਭਾਲ ਦੀਆਂ ਵਸਤਾਂ ਤੱਕ ਹੀ ਸੀਮਿਤ ਕਰਨਾ;
- ਹੇਠਾਂ ਲਿਖੇ ਸਟੋਰਾਂ ਨੂੰ ਸਿਰਫ਼ ਮੁਲਾਕਾਤ ਬੁੱਕ ਕਰਕੇ ਹੀ ਵਿਅਕਤੀਗਤ ਰਿਟੇਲ ਲਈ ਚਲਾਉਣ ਦੀ ਇਜਾਜ਼ਤ ਦੇਣਾ ਅਤੇ ਇਹ 25 ਪ੍ਰਤੀਸ਼ਤ ਕੈਪੇਸਿਟੀ ਸੀਮਾ ਦੇ ਅਧੀਨ ਹੋਵੇਗਾ, ਨਾਲ ਹੀ ਰੋਜ਼ਾਨਾ ਦੇ ਗਾਹਕਾਂ ਲਈ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਸਮਾਨ ਦੀ ਡਿਲੀਵਰੀ ਦੀ ਇਜਾਜ਼ਤ ਦੇ ਨਾਲ, ਸਵੇਰੇ 7 ਵਜੇ ਤੋਂ ਰਾਤ 8 ਵਜੇ ਦੇ ਵਿਚਕਾਰ ਹੀ ਚੱਲਣ ਤੱਕ ਸੀਮਿਤ ਕਰਨਾ:
  - ਸੇਫਟੀ ਸਪਲਾਈ ਸਟੋਰ (ਸੁਰੱਖਿਆ ਸਬੰਧੀ ਸਮਾਨ ਦੇ ਸਟੋਰ);
  - ਉਹ ਕਾਰੋਬਾਰ, ਜੋ ਮੁੱਖ ਤੌਰ ਤੇ ਸਹਾਇਕ ਡਿਵਾਈਸਾਂ, ਸਹਾਇਕ ਸਮੱਗਰੀਆਂ ਜਾਂ ਸਪਲਾਈਜ਼, ਮੋਬਿਲਿਟੀ ਡਿਵਾਈਸਾਂ, ਸਹਾਇਕ ਸਮੱਗਰੀਆਂ ਜਾਂ ਸਪਲਾਈਜ਼ ਜਾਂ ਮੈਡੀਕਲ ਡਿਵਾਈਸਾਂ, ਸਹਾਇਕ ਸਮੱਗਰੀਆਂ ਜਾਂ ਸਪਲਾਈਜ਼ ਵੇਚਦੇ ਹਨ, ਕਿਰਾਏ ਤੇ ਦਿੰਦੇ ਹਨ ਜਾਂ ਇਹਨਾਂ ਦੀ ਮੁਰੰਮਤ ਕਰਦੇ ਹਨ;



- ਰੈਂਟਲ ਅਤੇ ਲੀਜਿੰਗ ਸੇਵਾਵਾਂ, ਜਿਹਨਾਂ ਵਿੱਚ ਸ਼ਾਮਲ ਹਨ, ਆਟੋਮੋਬਾਈਲ, ਕਮਰਸ਼ਿਅਲ ਅਤੇ ਲਾਈਟ ਇੰਡਸਟ੍ਰੀਅਲ ਮਸ਼ੀਨਰੀ ਅਤੇ ਉਪਕਰਨ ਕਿਰਾਏ ਤੇ ਦੇਣਾ;
- ਐਪਟੀਕਲ ਸਟੋਰ, ਜੋ ਲੋਕਾਂ ਨੂੰ ਪ੍ਰਿਸਕ੍ਰਿਪਸ਼ਨ ਐਨਕਾਂ ਵੇਚਦੇ ਹਨ;
- ਉਹ ਕਾਰੋਬਾਰ, ਜੋ ਮੋਟਰ ਵਾਹਨ, ਕਿਸ਼ਤੀਆਂ ਅਤੇ ਹੋਰ ਵਾਟਰਕ੍ਰਾਫਟ ਵੇਚਦੇ ਹਨ;
- ਵਾਹਨ ਅਤੇ ਉਪਕਰਨ ਮੁਰੰਮਤ ਅਤੇ ਜ਼ਰੂਰੀ ਸੰਭਾਲ ਅਤੇ ਵਾਹਨ ਅਤੇ ਉਪਕਰਨ ਰੈਂਟਲ ਸੇਵਾਵਾਂ; ਅਤੇ
- ਟੈਲੀਕਮਿਊਨਿਕੇਸ਼ਨਸ ਪ੍ਰੋਵਾਈਡਰ ਜਾਂ ਸਰਵਿਸ ਦੇ ਦੁਆਰਾ ਚਲਾਏ ਜਾਣ ਵਾਲੇ ਰਿਟੇਲ ਸਟੋਰ, ਜੋ ਲੋਕਾਂ ਨੂੰ ਸਿਰਫ ਸੈਲਫੋਨ ਖਰੀਦਣ ਜਾਂ ਮੁਰੰਮਤ ਲਈ ਜਾਂ ਤਕਨੀਕੀ ਸਹਾਇਤਾ ਲਈ ਹੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇ ਸਕਦੇ ਹਨ।
- ਆਉਟਡੋਰ ਗਾਰਡਨ ਸੈਂਟਰਾਂ ਅਤੇ ਪਲਾਂਟ ਨਰਸਰੀਆਂ ਨੂੰ, 25 ਪ੍ਰਤੀਸ਼ਤ ਕੈਪੇਸਿਟੀ ਸੀਮਾ ਦੇ ਨਾਲ ਚੱਲਣ ਦੀ ਇਜਾਜ਼ਤ ਦੇਣਾ, ਜੋ ਲੋਕਾਂ ਨੂੰ ਸਮਾਨ ਵੇਚਦੀਆਂ ਹਨ ਅਤੇ ਉਹਨਾਂ ਨੂੰ ਸਵੇਰੇ 7 ਵਜੇ ਤੋਂ ਰਾਤ 8 ਵਜੇ ਦੇ ਵਿਚਕਾਰ ਹੀ ਚੱਲਣ ਤੱਕ ਸੀਮਿਤ ਕਰਨਾ।

ਤੀਜੀ ਪ੍ਰੋਵਿੰਸੀਅਲ ਐਮਰਜੈਂਸੀ ਬਾਰੇ ਹੋਰ ਜਾਣਕਾਰੀ ਲਈ [ਇੱਥੇ \(here\)](#) ਪੜ੍ਹੋ।

### ਸਿਟੀ ਦੀਆਂ ਸੇਵਾਵਾਂ ਅਤੇ ਫੈਸਿਲਿਟੀਜ਼

#### ਸਿਟੀ ਹਾਲ ਅਤੇ ਕਾਰਪੋਰੇਟ ਫੈਸਿਲਿਟੀਜ਼

ਸਿਟੀ ਹਾਲ (City Hall) ਅਤੇ ਕਾਰਪੋਰੇਟ ਫੈਸਿਲਿਟੀਜ਼, ਸਿਰਫ ਮੁਲਾਕਾਤ ਬੁੱਕ ਕਰਕੇ ਵਿਅਕਤੀਗਤ ਸੇਵਾਵਾਂ ਲਈ ਖੁੱਲੀਆਂ ਰਹਿਣਗੀਆਂ। ਬਿਨਾਂ ਮੁਲਾਕਾਤ ਬੁੱਕ ਕੀਤੇ ਆਉਣ ਦੀ ਇਜਾਜ਼ਤ ਨਹੀਂ ਹੈ। ਮੁਲਾਕਾਤ ਬੁੱਕ ਕਰਨ ਲਈ, [www.brampton.ca/skiptheline](http://www.brampton.ca/skiptheline) ਤੇ ਜਾਓ।

#### ਸਿਟੀ ਦੇ ਰੇਕ੍ਰੀਏਸ਼ਨ ਸੈਂਟਰ

ਸਿਟੀ ਆਫ ਬ੍ਰੈਂਪਟਨ ਦੀਆਂ ਸਾਰੀਆਂ ਰੇਕ੍ਰੀਏਸ਼ਨ ਫੈਸਿਲਿਟੀਜ਼, ਜਨਤਾ ਵਾਸਤੇ ਬੰਦ ਰਹਿਣਗੀਆਂ ਅਤੇ ਇਨਡੋਰ ਪ੍ਰੋਗਰਾਮ, ਅਗਲੇ ਨੋਟਿਸ ਤੱਕ ਮੁਲਤਵੀ ਹੀ ਰਹਿਣਗੇ।

#### ਵਰਚੁਅਲ ਪ੍ਰੋਗਰਾਮ

##### ਵਰਚੁਅਲ ਫਿਟਨੈਸ

ਨਿਵਾਸੀਆਂ ਨੂੰ ਕੁਸ਼ਲ ਫਿਟਨੈਸ ਇੰਸਟ੍ਰਕਟਰਾਂ ਦੇ ਨਾਲ 30 ਮਿੰਟਾਂ ਦੇ ਮੁਫਤ ਲਾਈਵ ਵਰਕਆਊਟ ਦੀਆਂ, ਇੰਸਟ੍ਰਕਟਰ ਦੀ ਅਗਵਾਈ ਵਾਲੀਆਂ ਵਰਚੁਅਲ ਫਿਟਨੈਸ ਕਲਾਸਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਰਕਸ਼ਾਪਾਂ

ਬ੍ਰੈਂਪਟਨ ਦੇ 55 ਸਾਲ ਦੇ ਅਤੇ ਇਸਤੋਂ ਵੱਧ ਉਮਰ ਦੇ ਬਜ਼ੁਰਗ, ਘਰ ਤੋਂ ਹੀ ਅਰਾਮ ਨਾਲ ਕੀਤੀਆਂ ਜਾਣ ਵਾਲੀਆਂ ਮੁਫਤ ਵਰਚੁਅਲ ਵਰਕਸ਼ਾਪਾਂ ਲਈ ਰਜਿਸਟਰ ਕਰ ਸਕਦੇ ਹਨ। ਹਿੱਸਾ ਲੈਣ ਵਾਲਿਆਂ ਕੋਲ, ਸੁਰੱਖਿਅਤ ਅਤੇ ਸੰਗਠਿਤ ਵਾਤਾਵਰਣ ਵਿੱਚ ਲੋਕਾਂ ਨਾਲ ਮਿਲਣ-ਜੁਲਣ, ਨਵੇਂ ਦੋਸਤ ਬਣਾਉਣ ਅਤੇ ਔਨਲਾਈਨ, ਦੂਜਿਆਂ ਨਾਲ ਜੁੜਨ ਦਾ ਮੌਕਾ ਹੋਵੇਗਾ।

ਸ਼ਮੂਲੀਅਤ ਵਾਲੀਆਂ ਵਰਚੁਅਲ ਗਤੀਵਿਧੀਆਂ ਅਤੇ ਵਰਕਸ਼ਾਪਾਂ



ਇਹ ਸੀਰੀਜ਼, ਅਪਾਹਜਪੁਣੇ ਵਾਲੇ ਅਤੇ ਹੋਰ ਅਸਧਾਰਨਤਾਵਾਂ ਵਾਲੇ ਭਾਗੀਦਾਰਾਂ ਲਈ, ਗਤੀਵਿਧੀਆਂ ਵਿੱਚ ਜੁੜਨ, ਕੁਝ ਨਵਾਂ ਸਿੱਖਣ ਅਤੇ ਆਪਣੀ ਉਮਰ ਦੇ ਬੱਚਿਆਂ ਨਾਲ ਮਜ਼ਬੂਤ ਦੋਸਤੀ ਕਰਨ ਦਾ ਸ਼ਾਨਦਾਰ ਮੌਕਾ ਹੈ।

ਰਜਿਸਟਰ ਕਿਵੇਂ ਕਰਨਾ ਹੈ, ਇਸ ਬਾਰੇ ਵੇਰਵਿਆਂ ਸਮੇਤ, ਵਰਚੁਅਲ ਪੇਸ਼ਕਸ਼ਾਂ ਸਬੰਧੀ ਹੋਰ ਜਾਣਕਾਰੀ, [www.brampton.ca/recreation](http://www.brampton.ca/recreation) ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

### ਰੈਕ ਐਟ ਹੋਮ

ਘਰ ਵਿੱਚ ਹੀ, ਸਵੈ-ਨਿਰਦੇਸ਼ਿਤ ਐਨਲਾਈਨ ਆਰਟਸ ਅਤੇ ਕ੍ਰਾਫਟਸ ਦੇ ਟਿਊਟੋਰੀਅਲਸ ਦੇ ਨਾਲ ਕਿਰਿਆਸ਼ੀਲ ਅਤੇ ਵਿਅਸਤ ਰਹੋ, ਜੋ 24/7 ਪਹੁੰਚਯੋਗ ਹਨ! ਸਿੱਖੋ ਕਿ ਓਰੀਗੈਮੀ ਹਾਰਟ ਕਿਵੇਂ ਬਣਾਏ ਜਾਂਦੇ ਹਨ, ਆਪਣੀਆਂ ਸੁੰਦਰ ਲਿਖਾਈ (ਕੈਲੀਗ੍ਰਾਫੀ) ਕੁਸ਼ਲਤਾਵਾਂ ਦਾ ਅਭਿਆਸ ਕਰੋ। ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਵੱਲੋਂ ਪਿਆਰ ਨਾਲ ਤਿਆਰ ਕੀਤੀਆਂ ਗਈਆਂ, ਰੈਕ ਐਟ ਹੋਮ (Rec At Home) ਗਤੀਵਿਧੀਆਂ ਤੱਕ [ਇੱਥੇ \(here\)](#) ਪਹੁੰਚ ਪ੍ਰਾਪਤ ਕਰੋ।

### ਲਾਜ਼ਮੀ ਚਿਹਰਾ ਢਕਣਾ

ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (Mandatory Face Coverings By-law) ਹੇਠ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਜਾਂ ਚਿਹਰੇ ਨੂੰ ਢਕਣਾ ਲਾਜ਼ਮੀ ਹੈ। ਜਨਤਕ ਸੰਸਥਾਨਾਂ ਅਤੇ ਕਾਰੋਬਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹਨਾਂ ਦੇ ਨਿਯੰਤਰਣ ਵਾਲੀਆਂ ਇਨਡੋਰ ਜਨਤਕ ਥਾਵਾਂ ਵਿਖੇ, ਸਾਰੇ ਲੋਕ ਮਾਸਕ ਪਹਿਨ ਰਹੇ ਹਨ ਜਾਂ ਚਿਹਰਾ ਢਕ ਰਹੇ ਹਨ।

ਬਾਇ-ਲਾਅ ਕੁਝ ਵਿਅਕਤੀਆਂ ਨੂੰ ਛੇਟ ਦਿੰਦਾ ਹੈ। ਇਹਨਾਂ ਵਿੱਚ ਸ਼ਾਮਲ ਹਨ, ਉਹ ਵਿਅਕਤੀ, ਜੋ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਹਿਨ ਸਕਦੇ ਜਾਂ ਚਿਹਰਾ ਨਹੀਂ ਢਕ ਸਕਦੇ; ਦੋ ਸਾਲ ਤੋਂ ਘੱਟ ਉਮਰ ਦੇ ਬੱਚੇ; ਐਮਰਜੈਂਸੀ ਆਰਡਰਸ (Emergency Orders) ਦੇ ਮੁਤਾਬਕ ਐਥਲੈਟਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀ। ਹੋਰ ਜਾਣਕਾਰੀ ਲਈ: [www.brampton.ca/masks](http://www.brampton.ca/masks) ਤੇ ਜਾਓ।

ਹੋਰ ਜਾਣਕਾਰੀ ਅਤੇ ਸੇਵਾ ਬੇਨਤੀਆਂ ਲਈ, ਨਿਵਾਸੀ ਅਤੇ ਕਾਰੋਬਾਰੀ, 311 ਤੇ ਫੋਨ ਕਰ ਸਕਦੇ ਹਨ, [www.311brampton.ca](http://www.311brampton.ca) ਤੇ ਜਾ ਸਕਦੇ ਹਨ ਜਾਂ 311 ਮੋਬਾਈਲ ਐਪ ਦੀ ਵਰਤੋਂ ਕਰ ਸਕਦੇ ਹਨ।

### ਲਿੰਕ

ਇਹਨਾਂ ਬਾਰੇ ਹੋਰ ਜਾਣੋ:

- [ਸਿਟੀ ਆਫ ਬ੍ਰੈਂਪਟਨ ਦੀ ਕੋਵਿਡ-19 ਸਬੰਧੀ ਪ੍ਰੋਗਰਾਮਿੰਗ ਅਤੇ ਸੇਵਾ ਅੱਪਡੇਟਸ \(City of Brampton COVID-19 programming and service updates\)](#)
- [ਸਿਟੀ ਆਫ ਬ੍ਰੈਂਪਟਨ – ਕੀ ਖੁੱਲ੍ਹਾ ਹੈ, ਕੀ ਬੰਦ ਹੈ \(City of Brampton – what's open, what's closed\)](#)
- [ਕੋਵਿਡ-19 ਦੇ ਲੱਛਣ \(COVID-19 symptoms\)](#)
- [ਕੋਵਿਡ-19 ਵੈਕਸੀਨ \(COVID-19 vaccine\)](#)
- [ਬ੍ਰੈਂਪਟਨ ਵਿੱਚ ਟੈਸਟਿੰਗ \(Testing in Brampton\)](#)
- [ਖੁਦ ਨੂੰ ਆਈਸੋਲੇਟ ਕਿਵੇਂ ਕੀਤਾ ਜਾਵੇ \(How to self-isolate\)](#)



- ਕੋਵਿਡ-19 ਦੇ ਦੌਰਾਨ ਕਾਰੋਬਾਰਾਂ ਅਤੇ ਕਾਰਜਸਥਾਨਾਂ ਨੂੰ ਸੁਰੱਖਿਅਤ ਰੱਖਣਾ (Keeping businesses and workplaces safe during COVID-19)
- ਪੀਲ ਵਿੱਚ ਕੋਵਿਡ-19 ਦੇ ਕੇਸ (Cases of COVID-19 in Peel)

-30-

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)